

Govt clears ₹40,000-cr project to construct six submarines

PRESS TRUST OF INDIA
New Delhi, January 31

IN A MAJOR decision, the defence ministry on Thursday approved indigenous construction of six submarines for the Indian Navy at a cost of over ₹40,000 crore, officials said.

This was decided at a meeting of the Defence Acquisition Council (DAC), the ministry's highest decision-making body on procurement, they said.

The DAC, presided over by defence minister Nirmala Sitharaman, also approved acquisition of approximately 5,000 Milan anti-tank guided missiles for the Army.

The project to construct six submarines will be imple-

mented under the strategic partnership model which provides for roping in private firm to build select military platforms in India in partnership with foreign defence manufacturers, the officials said.

It will be the second project to be implemented under the

The Defence Acquisition Council also approved acquisition of approximately 5,000 Milan anti-tank guided missiles for the Army

strategic partnership model. The first project to get government's nod for implementation under the new

model was acquisition of 111 utility helicopters for the Navy at a cost of over ₹2,1,000 crore.

"The DAC in a landmark decision on Thursday approved indigenous construction of six submarines for the Indian Navy at a cost of over ₹40,000 crore," said a defence ministry official.

But sus- ties transactions entered into by Me so that Standard Chartered Bank Supreme through Dalal, its then broker, Ar the spe- with various other "counterparty" banks such as Bank of These cases Karad, Metropolitan Co-operative Hcourt. tive Bank (MCB) and HSBC Bank. t to securi-

for information purpose only.

JE LTD.

Maharashtra, India. CIN: U67120MH2004PLC147365
Email: governance@jiff.com

the provisions of the Companies Act. The status of the to fresh certificate of incorporation dated July 10, 2007 11 issued by the Registrar of Companies, Maharashtra, n-banking financial institution without accepting public neral information" and "History and Main Objects"

Prospectus

JEEMABLE NON-CONVERTIBLE DEBENTURES OF CRIPTION UPTO ₹ 17,500 MILLION AGGREGATING 2019 CONTAINING, INTERALIA, THE TERMS AND S) FILED WITH THE REGISTRAR OF COMPANIES, TUS ("PROSPECTUS").

WENDE FROM TIME TO TIME (THE "SEBI DEBT

first come first serve basis."

be made to the applicants on proportionate basis.

V	VI
Unsecured Monthly	Unsecured Annual
120 months	120 months
9.90	10.35
10.00	10.50
10.36	10.35
10.47	10.50
₹ 1000/-	₹ 1000/-
₹ 1000/-	₹ 1000/-
120 months	120 months
N.A.	N.A.
66 months	66 months

we not indicated the choice of relevant Unsecured NCD

1, 2019

od, as may be decided by the Board of Directors or duly Issue on February 1, 2019. In terms of the Tranche I

mply blocking the fund in the bank account. 5, 2018. No cheque will be accepted

given in Application Form and Abridged Prospectus and on Friday, February 1, 2019 or such extended time as

e 121 of the Shelf Prospectus and Clause III (A) of the And Documents For Inspection" on page 279 and on

into 300,000,000 equity shares of ₹ 10 each, 1,999,600 ded into 280,820,601 Equity Shares of ₹ 10 each. For



JCT LIMITED

[CIN - L17117PB1946PLC004565]

Registered Office: Village Chohal, District Hoshiarpur 146 024 (Punjab)

Tel: 01882-258780; FAX: 01882-258059

Website: www.jct.co.in; Email ID: jctsecretarial@jctltd.com

CORRIGENDUM TO THE ADDENDUM ITEM OF EXTRA ORDINARY GENERAL MEETING NOTICE

Corrigendum to the Addendum to the Notice of the Extra Ordinary General Meeting dated 23.01.2019, to be held on 14.2.2019 at the registered office of the Company at Village Chohal, District Hoshiarpur 146024 (Punjab) to pass the resolution specified in Item No.2. This Corrigendum is issued in continuation of and should be read in conjunction with the Addendum to the original Notice dated 23.01.2019 which was emailed/dispached to the shareholders by 23.01.2019.


- The Relevant Date in the 2nd part of Resolution shall be read as 14th January 2019 instead 14th August, 2018.
- In Point (viii) of the Explanatory Statement of Addendum Item Notice "Chapter VII" to be read as "Chapter V".
- In Clause - iii of Point (viii) of the Explanatory Statement of Addendum Item Notice, the Relevant Date shall also be read as 14th January 2019 instead 14th August, 2018.

Save for change as above, all the information and contents set out in the Notice and Addendum to the Notice of the Extra Ordinary General Meeting and Proxy Form, including among others and the resolutions to be considered at the Extra Ordinary General Meeting remain unchanged.

By Order of the Board of Directors
For JCT LIMITED

SANDEEP SACHDEVA
COMPANY SECRETARY

Place : New Delhi
Date : 30.01.2019



TIL LIMITED

[CIN: L74999WB1974PLC041725]

Regd. Office : 1, Taratolla Road, Garden Reach, Kolkata-700 024